

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਾਰ ਪਿੰਡਾਂ ਵਿਚ ਚੱਲ ਰਹੇ ਹਨ ਸਫਾਈ ਦੇ ਕੰਮ
ਤਰਨਤਾਰਨ ਨੂੰ ਤੰਦਰੁਸਤ ਬਨਾਉਣਾ ਮਰਾ ਟੀਚਾ-ਪ੍ਰਦੀਪ ਸਭਰਵਾਲ

ਤਰਨਤਾਰਨ, 22 ਜੂਨ ()-ਮੁੱਖ ਮੰਤਰੀ ਪੰਜਾਬ ਵੱਲੋਂ ਮਨੁੱਖੀ ਉਤਮਤਾ ਦੀ ਪਾਇਲਟ ਫੰਗ ਨਾਲ ਪ੍ਰਾਪਤੀ ਕਰਨ ਹਿਤ
ਸਿਹਤਮੰਦ ਪੰਜਾਬ ਬਨਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੇ ਮੱਦਨਜ਼ਰ ਜਿਲ ਵਿਚ 'ਚੰਗੀ ਸੇਚ-
ਚੰਗੀ ਸਿਹਤ' ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਵੱਲੋਂ ਹਰਕ ਵਿਭਾਗ ਨੂੰ ਵੱਡੇ
ਟੀਚੇ ਦਿੱਤੇ ਗਏ ਹਨ। ਸ੍ਰੀ ਸਭਰਵਾਲ ਨੇ ਮਿਸ਼ਨ ਦੇ ਇਸ ਪੜਾਅ 'ਤੇ ਪਿੰਡਾਂ ਦੇ ਆਲ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਦੇ
ਵੱਡੇ ਟੀਚੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਜਸ਼ ਗਿਲ ਨੂੰ ਸੌਂਪਿਆ ਹੈ ਅਤੇ ਹਦਾਇਤ ਕੀਤੀ ਹੈ ਕਿ ਪਿੰਡਾਂ
ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਦੀ ਸਹਾਇਤਾ ਨਾਲ ਪਿੰਡਾਂ ਵਿੱਚੋਂ ਗੰਦ ਪਾਣੀ ਦੀ ਸਮੱਸਿਆ ਦਾ ਫੇਰੀ ਹੱਲ ਕੱਢਿਆ
ਜਾਵੇ ਅਤੇ ਇਹ ਕੰਮ ਫਾਇਲਾਂ ਵਿੱਚੋਂ ਨਿਕਲ ਕੇ ਪਿੰਡਾਂ ਦੇ ਛੱਪੜਾਂ ਤੇ ਟੋਬਿਆਂ ਵਿੱਚ ਹੁੰਦਾ ਨਜ਼ਰ ਆਵੇ। ਉਨ੍ਹਾਂ ਕਿਹਾ ਕਿ
ਇਸ ਮਿਸ਼ਨ ਤਹਿਤ ਤੰਦਰੁਸਤ ਤਰਨਤਾਰਨ ਬਨਾਉਣਾ ਮਰਾ ਟੀਚਾ ਹੈ ਅਤੇ ਮੈਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ
ਢਿਲ ਬਰਦਾਸ਼ਤ ਨਹੀਂ ਕਰਾਂਗਾ।



ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਟੀਚੇ ਦੀ ਪੂਰਤੀ ਲਈ ਸ੍ਰੀ ਗਿਲ ਦੀ ਅਗਵਾਈ ਹੇਠ ਪੰਡੂ ਵਿਕਾਸ ਵਿਭਾਗ ਵੱਲੋਂ
ਛੱਪੜਾਂ, ਟੋਬਿਆਂ ਦੀ ਸਫਾਈ ਦੇ ਨਾਲ-ਨਾਲ ਪਿੰਡਾਂ ਦੀਆਂ ਫਿਰਨੀਆਂ ਅਤੇ ਰਾਹਾਂ ਨੂੰ ਸਾਫ-ਸੁਥਰਾ ਕੀਤਾ ਜਾ ਰਿਹਾ ਹੈ।

ਇਸ ਬਾਰ ਜਾਣਕਾਰੀ ਦਿੰਦੇ ਸ਼੍ਰੀ ਗਿਲ ਨ ਦੱਸਿਆ ਕਿ ਜਿਲ ਦੀਆਂ 549 ਪੰਚਾਇਤਾਂ ਵਿਚ ਹੀ ਕੰਮ ਬਲਾਕ ਅਧਿਕਾਰੀਆਂ ਦੀ ਅਗਵਾਈ ਹਠ ਜਾਰੀ ਹਨ ਅਤੇ ਰੋਜ਼ਾਨਾ ਜਿਲ ਵਿਚੋਂ ਰਿਪੋਰਟ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਵਿਚ ਨੌਜਵਾਨ ਤੇ ਮੋਹਤਬਰ ਵਿਅਕਤੀ ਪਿੰਡ ਦੀ ਸਫਾਈ ਨੂੰ ਲੈ ਕੇ ਆਪ ਅੱਗੇ ਆਏ ਹਨ ਅਤੇ ਪਿੰਡਾਂ ਵਿਚ ਖੜਾਂ ਦੇ ਮੈਦਾਨ ਵੀ ਪੱਧਰ ਤੇ ਸਾਫ਼ ਕਰ ਰਹੇ ਹਨ, ਜਿੱਥੇ ਕਿ ਨੌਜਵਾਨ ਖੜ-ਮੱਲ ਸਕਣ। ਉਨ੍ਹਾਂ ਦੱਸਿਆ ਕਿ ਇਸ ਲਈ ਪਿੰਡਾਂ ਦੇ ਰਿਹਾਇਸ਼ੀ ਇਲਾਕੇ, ਜੋ ਕਿ ਜ਼ਿਆਦਾਤਰ ਲਾਲ ਲਕੀਰ ਦੇ ਅੰਦਰ ਹਨ, ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਗਲੀਆਂ ਵਿਚ ਫਾਲਤੂ ਘੁੰਮਦੇ ਪਾਣੀ ਨੂੰ ਰੋਕਣ ਲਈ ਪਿੰਡਾਂ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਇਸ ਤੋਂ ਇਲਾਵਾ ਖਾਲੀ ਪਈਆਂ ਥਾਵਾਂ 'ਤੇ ਰੁੱਖ ਲਗਾਏ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮੁਹਿੰਮ ਦੇ ਚੰਗੇ ਨਤੀਜੇ ਨਿਕਲਣਗੇ।